

Visit of External Affairs Minister to New York to chair India's Presidency Initiatives in the UN Security Council (16-19 August 2021)

August 15, 2021

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਪ੍ਰਧਾਨਗੀ ਸਬੰਧੀ ਪਹਿਲਕਦਮੀਆਂ ਦੀ ਪ੍ਰਧਾਨਗੀ ਕਰਨ ਲਈ ਵਿਦੇਸ਼ ਮੰਤਰੀ ਦੀ ਨਿਊਯਾਰਕ ਫੇਰੀ (16-19 ਅਗਸਤ 2021)

15 ਅਗਸਤ, 2021

ਭਾਰਤ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਦੀ ਪ੍ਰਧਾਨਗੀ ਦੌਰਾਨ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨਿਊਯਾਰਕ ਆਉਣਗੇ ਅਤੇ 18 ਅਤੇ 19 ਅਗਸਤ ਨੂੰ ਦੋ ਉੱਚ ਪੱਧਰੀ ਮੁੱਖ ਸਮਾਗਮਾਂ ਦੀ ਪ੍ਰਧਾਨਗੀ ਕਰਨਗੇ। ਪਹਿਲਾ ਸਮਾਗਮ 18 ਅਗਸਤ, 2021 ਨੂੰ 'ਪ੍ਰੋਟੈਕਟਿੰਗ ਦਿ ਪ੍ਰੋਟੈਕਟਰਜ਼: ਟੈਕਨਾਲੋਜੀ ਐਂਡ ਪੀਸ ਕੀਪਿੰਗ' ਵਿਸ਼ੇ 'ਤੇ ਖੁੱਲ੍ਹੀ ਬਹਿਸ ਹੋਵੇਗੀ ਜਦੋਂ ਕਿ 19 ਅਗਸਤ, 2021 ਨੂੰ ਹੋਣ ਵਾਲਾ ਦੂਜਾ ਸਮਾਗਮ 'ਅੱਤਵਾਦੀ ਕਾਰਵਾਈਆਂ ਕਾਰਨ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰੇ' ਵਿਸ਼ੇ 'ਤੇ ਉੱਚ ਪੱਧਰੀ ਗੱਲਬਾਤ ਹੋਵੇਗੀ। ਇਹ ਦੋਵੇਂ ਵਿਸ਼ੇ ਭਾਰਤ ਦੀ UNSC ਪ੍ਰਧਾਨਗੀ ਦੌਰਾਨ ਭਾਰਤ ਦੀਆਂ ਤਰਜੀਹਾਂ ਹਨ।

2. ਸ਼ਾਂਤੀ ਰੱਖਿਆ 'ਤੇ ਖੁੱਲ੍ਹੀ ਬਹਿਸ ਦਾ ਕੇਂਦਰ "ਪ੍ਰੋਟੈਕਟਿੰਗ ਦਿ ਪ੍ਰੋਟੈਕਟਰਜ਼" ਹੋਵੇਗਾ, ਜਿਸ ਵਿੱਚ ਸ਼ਾਂਤੀ ਰੱਖਿਆ ਦੀ ਸੁਰੱਖਿਆ ਨੂੰ ਹੋਰ ਵਧਾਉਣ ਅਤੇ ਸ਼ਾਂਤੀ ਰੱਖਿਆ ਮਿਸ਼ਨਾਂ ਨੂੰ ਆਪਣੇ ਕੰਮ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਵਿੱਚ ਸਹਾਇਤਾ ਦੇਣ ਵਿੱਚ ਆਧੁਨਿਕ ਤਕਨੀਕੀ ਸਾਧਨਾਂ ਦੀ ਵਰਤੋਂ ਸ਼ਾਮਲ ਹੈ। ਇਸ ਸਬੰਧ ਵਿੱਚ ਭਾਰਤ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ UNITE AWARE ਪਲੇਟਫਾਰਮ ਸ਼ੁਰੂ ਕਰੇਗਾ, ਜੋ ਕਿ ਸਥਿਤੀ ਜਾਗਰੂਕਤਾ ਸਾਫਟਵੇਅਰ ਪ੍ਰੋਗਰਾਮ ਹੈ, ਜਿਸ ਨਾਲ ਸ਼ਾਂਤੀ ਰੱਖਿਆ ਕਾਰਜ ਕੇਂਦਰ ਅਸਲ ਸਮੇਂ ਦੇ ਅਧਾਰ 'ਤੇ ਕਿਸੇ ਸੰਘਰਸ਼ ਖੇਤਰ ਵਿੱਚ ਜ਼ਮੀਨੀ ਹਾਲਾਤ ਦਾ ਅੰਦਾਜ਼ਾ ਲਾ ਸਕਦਾ ਹੈ ਅਤੇ ਇਸਦਾ ਵਿਸ਼ਲੇਸ਼ਣ ਕਰ ਸਕਦਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਇੱਕਪਾਸੜ ਖਤਰਿਆਂ ਦੀ ਘੋਖ ਕਰਨ ਵਿੱਚ ਆਧੁਨਿਕ ਨਿਗਰਾਨੀ ਤਕਨਾਲੋਜੀ ਦੇ ਪ੍ਰਭਾਵ ਨੂੰ ਵਿਖਾਉਣਾ ਹੈ। ਇਸਦਾ ਉਦੇਸ਼ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਆ, ਸਮੁੱਚੀ ਸੁਰੱਖਿਆ ਸਥਿਤੀ ਅਤੇ ਸਥਿਤੀ ਸਬੰਧੀ ਜਾਗਰੂਕਤਾ ਦੀ ਗੁਣਵੱਤਾ ਲਈ ਕੈਂਪ ਸੁਰੱਖਿਆ ਵਿੱਚ ਸੁਧਾਰ ਕਰਨਾ ਹੈ। ਭਾਰਤ ਨੇ ਚਾਰ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮਿਸ਼ਨਾਂ: MUNISMA (ਮਾਲੀ), UNMISS (ਦੱਖਣੀ ਸੁਡਾਨ), UNFICYP (ਸਾਈਪ੍ਰਸ) ਅਤੇ AMISOM (ਸੋਮਾਲੀਆ) ਵਿੱਚ UNITE AWARE ਪਲੇਟਫਾਰਮ ਸ਼ੁਰੂ ਕਰਨ ਲਈ ਸੰਯੁਕਤ ਰਾਸ਼ਟਰ ਨਾਲ ਸਾਂਝੇਦਾਰੀ ਕੀਤੀ ਹੈ।

3. ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਦਰਮਿਆਨ 'ਸ਼ਾਂਤੀ ਬਣਾਈ ਰੱਖਣ ਵਿੱਚ ਟੈਕਨਾਲੋਜੀ ਦੇ ਮਾਮਲੇ 'ਚ ਭਾਈਵਾਲੀ' ਪਹਿਲ ਦੀ ਹਿਮਾਇਤ ਸਬੰਧੀ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ। ਇਸ ਸਮਝੌਤੇ ਨੂੰ ਨੇਪਰੇ ਚਾੜ੍ਹਨ ਵਾਲੀਆਂ ਏਜੰਸੀਆਂ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਕੇਂਦਰ (ਭਾਰਤੀ ਪਾਸਾ - CUNPK) ਅਤੇ

ਸੰਯੁਕਤ ਰਾਸ਼ਟਰ C4ISR ਅਕੈਡਮੀ ਫਾਰ ਪੀਸ ਆਪਰੇਸ਼ਨਜ਼ (ਕਮਾਂਡ, ਕੰਟਰੋਲ, ਗੱਲਬਾਤ, ਕੰਪਿਊਟਰ, ਇੰਟੈਲੀਜੈਂਸ, ਸਰਵਿਲੈਂਸ ਅਤੇ ਰੀਕੋਨੀਸਾੰਸ) ਅਤੇ ਸੰਯੁਕਤ ਰਾਸ਼ਟਰ ਵੱਲੋਂ ਇੰਟੋਬਬੇ (ਯੂਗਾਂਡਾ) ਵਿੱਚ ਸਥਿਤ ਹੋਣਗੀਆਂ।

4. 19 ਅਗਸਤ ਨੂੰ ਵਿਦੇਸ਼ ਮੰਤਰੀ ISIL /ਦਾਇਸ਼ ਤੋਂ ਪੈਦਾ ਹੋਏ ਖਤਰੇ ਬਾਰੇ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਦੀ ਛਿਮਾਰੀ ਰਿਪੋਰਟ 'ਤੇ ਆਧਾਰਿਤ ਗੱਲਬਾਤ ਦੇ ਸੈਸ਼ਨ "ਅੱਤਵਾਦੀ ਕਾਰਵਾਈਆਂ ਕਾਰਨ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰੇ" ਦੀ ਪ੍ਰਧਾਨਗੀ ਕਰਨਗੇ।

5. ਇਸ ਯਾਤਰਾ ਦੌਰਾਨ ਵਿਦੇਸ਼ ਮੰਤਰੀ UNSC ਦੇ ਉੱਚ ਪੱਧਰੀ ਸਮਾਗਮਾਂ ਦੌਰਾਨ ਦੂਜੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਦੁਵੱਲੀ ਬੈਠਕਾਂ ਵੀ ਕਰਨਗੇ।

ਨਵੀਂ ਦਿੱਲੀ

15 ਅਗਸਤ, 2021

DISCLAIMER: This is an approximate translation. The original is available in English on MEA's website and may be referred to as the official press release.